

ਸਿਗਰਟਾਂ ਤੋਂ ਮੁਕਤੀ ਲਈ ਸੁਝਾਅ

ਆਪਣੇ ਸਥਾਨ ਵਿਚ ਜਾਂ ਇਸ ਦੇ ਨੇੜੇ ਕਿਸੇ ਨੂੰ ਸਿਗਰਟ ਪੀਣ ਤੋਂ ਰੋਕਣ ਲਈ ਜਿਹੜੇ ਕਦਮ ਤੁਹਾਨੂੰ ਜ਼ਰੂਰ ਚੁੱਕਣੇ ਪੈਣੇ ਹਨ, ਉਨ੍ਹਾਂ ਬਾਰੇ ਐਕਟ ਵਿਚ ਵਰਣਨ ਨਹੀਂ ਹੈ ਕਿਉਂਕਿ ਹਰ ਹਾਲਤ ਵੱਖਰੀ ਹੁੰਦੀ ਹੈ। ਪਰ ਜੇ ਤੁਹਾਨੂੰ ਸਿਗਰਟ-ਮੁਕਤ ਸ਼ਰਤਾਂ ਦੀ ਉਲੰਘਣਾ ਲਈ ਟਿਕਟ ਮਿਲਦੀ ਹੈ ਤਾਂ ਐਕਟ ਕਹਿੰਦਾ ਹੈ ਕਿ ਤੁਸੀਂ ਬਚਾਉ ਪੱਖ ਵਜੋਂ “ਵਾਜਬ ਖਿਆਲ ਰੱਖਣ ਅਤੇ ਉੱਦਮ ਕਰਨ” ’ਤੇ ਨਿਰਭਰ ਕਰ ਸਕਦੇ ਹੋ। ਇਹ ਫੈਸਲਾ ਕਰਨਾ ਅਦਾਲਤ ਦਾ ਕੰਮ ਹੈ ਕਿ ਕੀ ਤੁਹਾਡੀਆਂ ਕੋਸ਼ਿਸ਼ਾਂ ਇਨ੍ਹਾਂ ਮਿਆਰਾਂ ’ਤੇ ਖਰਾ ਉਤਰਦੀਆਂ ਹਨ ਜਾਂ ਨਹੀਂ।

ਆਪਣੇ ਸਥਾਨ ਨੂੰ ਸਿਗਰਟਾਂ ਤੋਂ ਮੁਕਤ ਕਰਨ ਵਿਚ ਮਦਦ ਲਈ ਕੁਝ ਸੁਝਾਅ ਇਸ ਪ੍ਰਕਾਰ ਹਨ:

- ▶ ਜ਼ਿਆਦਾ ਦਿਸ਼ਣਯੋਗ ਸਥਾਨਾਂ ਉੱਪਰ “ਨੋ ਸਮੋਕਿੰਗ” ਵਾਲੇ ਸਾਈਨ ਅਤੇ ਡੈਕਲ ਲਾਉ (ਆਪਣੇ ਛਾਪੇ ਜਾਂ www.health.gov.bc.ca/tobacco ਤੋਂ ਨਮੂਨਾ ਡਾਊਨਲੋਡ ਕਰੋ);
- ▶ ਸਿਗਰਟ ਨਾ ਪੀਣ ਦੇ ਸੁਨੇਹੇ ਨੂੰ ਲਗਾਤਾਰ ਦਿਖਾਉਣ ਲਈ ਲੇਪਲ ਬਟਨਾਂ, ਕੋਸਟਰਾਂ, ਪਲੇਸਮੈਂਟਾਂ ਜਾਂ ਮੇਜ਼ ਉੱਪਰਲੇ ਸਾਈਨਾਂ ਵਰਗੀਆਂ ਚੀਜ਼ਾਂ ਦੀ ਵਰਤੋਂ ਕਰੋ।
- ▶ ਅੰਦਰਲੀਆਂ ਜਨਤਕ ਅਤੇ ਕੰਮ ਵਾਲੀਆਂ ਥਾਂਵਾਂ ਦੇ ਨਾਲ ਨਾਲ ਬਾਹਰਲੀਆਂ ਬਫਰ ਜ਼ੋਨਾਂ ਵਿੱਚੋਂ ਵੀ ਐਸ਼ਟਰੇ ਹਟਾ ਦਿਉ ਜਿੱਥੇ ਸਿਗਰਟਾਂ ਪੀਣ ਦੀ ਆਗਿਆ ਨਹੀਂ ਹੈ;
- ▶ ਐਸ਼ਟਰੇ ਸਿਰਫ ਉਨ੍ਹਾਂ ਥਾਂਵਾਂ ਵਿਚ ਹੀ ਰੱਖੋ ਜਿੱਥੇ ਲੋਕ ਸਿਗਰਟਾਂ ਪੀ ਸਕਦੇ ਹੋਣ;
- ▶ ਅੱਖੇ ਗਾਹਕਾਂ ਨਾਲ ਵਰਤਣ ਬਾਰੇ ਜਾਣਕਾਰੀ ਲੈਣ ਲਈ ਸਰਵਿੰਗ ਇਟ ਰਾਈਟ www.servingitright.com ਵਿਚ ਸਿਖਾਏ ਜਾਂਦੇ ਹੁਨਰਾਂ ’ਤੇ ਵਿਚਾਰ ਕਰੋ (ਮੁਫਤ ਡਾਊਨਲੋਡ)। ਸਰਵਿੰਗ ਇਟ ਰਾਈਟ ਦਾ ਸੈਕਸ਼ਨ 4 ਆਪਣੀ ਥਾਂ ਦੀ ਪਾਲਸੀ ਲਾਗੂ ਕਰਨ ਬਾਰੇ ਜਾਣਕਾਰੀ ਦਿੰਦਾ ਹੈ;
- ▶ ਸਾਰੇ ਸਟਾਫ ਨੂੰ ਉਨ੍ਹਾਂ ਹਾਲਤਾਂ ਬਾਰੇ ਸਿਖਲਾਈ ਦਿਉ ਜਿਨ੍ਹਾਂ ਹਾਲਤਾਂ ਵਿਚ ਗਾਹਕ ਸਿਗਰਟ ਪੀਣ ਦੀ ਕੋਸ਼ਿਸ਼ ਕਰਨਗੇ;
- ▶ ਸਟਾਫ ਨੂੰ ਇਹ ਸਿਖਲਾਈ ਦਿਉ ਕਿ ਜੇ ਕੋਈ ਸਿਗਰਟ ਪੀਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨਾਲ ਕਿਵੇਂ ਵਰਤਣਾ ਹੈ; ਅਤੇ
- ▶ ਆਪਣੇ ਗਾਹਕਾਂ ਨੂੰ ਇਹ ਯਾਦ ਕਰਵਾਉ ਕਿ ਤੁਹਾਨੂੰ ਅਤੇ ਤੁਹਾਡੇ ਗਾਹਕਾਂ ਦੋਨਾਂ ਨੂੰ ਕਾਨੂੰਨ ਤੋੜਣ ਕਰਕੇ ਜੁਰਮਾਨਾ ਹੋ ਸਕਦਾ ਹੈ।

ਤੁਹਾਨੂੰ ਬਾਹਰ ਸਿਗਰਟਾਂ ਪੀਣ ਲਈ ਥਾਂ ਪ੍ਰਦਾਨ ਕਰਨ ਦੀ ਲੋੜ ਨਹੀਂ ਹੈ।

ਕਾਨੂੰਨ ਨੂੰ ਲਾਗੂ ਕਰਨਾ

ਹੈਲਥ ਅਥਾਰਟੀਆਂ ਵਲੋਂ ਕੰਮ ’ਤੇ ਰੱਖੇ ਹੋਏ, ਕਾਨੂੰਨ ਲਾਗੂ ਕਰਨ ਵਾਲੇ ਅਫਸਰ ਸੂਬਾਈ ਟੋਬਾਕੋ ਕੰਟਰੋਲ ਐਕਟ ਅਤੇ ਨਿਯਮਾਂ ਨੂੰ ਹਰ ਰੋਜ਼ ਲਾਗੂ ਕਰਨ ਲਈ ਜ਼ਿੰਮੇਵਾਰ ਹਨ।

ਸਿਗਰਟਾਂ ਤੋਂ ਮੁਕਤ ਬੰਦਸ਼ਾਂ ਦੀ ਪਾਲਣਾ ਕਰਨ ਵਿਚ ਫੇਲ੍ਹ ਹੋਣ ’ਤੇ ਸਿਗਰਟ ਪੀਣ ਵਾਲੇ ਅਤੇ ਮਾਲਕ/ਅਪਰੇਟਰ ਦੋਨਾਂ ਨੂੰ ਜੁਰਮਾਨਾ ਹੋ ਸਕਦਾ ਹੈ।

ਜੁਰਮਾਨੇ

ਮੈਨੇਜਰ, ਮਾਲਕ ਜਾਂ ਲੀਜ਼ ਕਰਨ ਵਾਲੇ ਵਜੋਂ ਤੁਹਾਨੂੰ ਜੁਰਮਾਨਾ ਹੋ ਸਕਦਾ ਹੈ ਜੇ ਤੁਹਾਡੇ ਸਥਾਨ ’ਤੇ ਕੋਈ ਸਿਗਰਟ ਪੀਂਦਾ ਦੇਖਿਆ ਜਾਂਦਾ ਹੈ। ਸਿਗਰਟ ਪੀਣ ਵਾਲੇ ਵਿਅਕਤੀ ਨੂੰ ਵੀ ਜੁਰਮਾਨਾ ਹੋ ਸਕਦਾ ਹੈ।

ਹੋਰ ਜਾਣਕਾਰੀ ਲਈ ਆਪਣੀ ਲੋਕਲ ਹੈਲਥ ਅਥਾਰਟੀ ਨਾਲ ਸੰਪਰਕ ਕਰੋ:

ਵੈਨਕੂਵਰ ਆਈਲੈਂਡ ਹੈਲਥ ਅਥਾਰਟੀ
250 360-1450

ਵੈਨਕੂਵਰ ਕੋਸਟਲ ਹੈਲਥ ਅਥਾਰਟੀ
604 675-3800

ਫਰੇਜ਼ਰ ਹੈਲਥ ਅਥਾਰਟੀ
604 476-7000

ਇਨਟੀਰੀਅਰ ਹੈਲਥ ਅਥਾਰਟੀ
250 851-7300

ਨੌਰਦਰਨ ਹੈਲਥ ਅਥਾਰਟੀ
1 877 617-6777

ਜਾਂ ਇਸ ਐਡਰੈਸ ’ਤੇ ਟੋਬਾਕੋ ਕੰਟਰੋਲ ਵੈੱਬਸਾਈਟ ਦੇਖੋ:

www.health.gov.bc.ca/tobacco

ਇਸ ਬਰੋਸ਼ਰ ਵਿਚਲੀ ਜਾਣਕਾਰੀ ਦਾ ਮਕਸਦ, ਬੀ.ਸੀ. ਦੇ ਟੋਬਾਕੋ ਕੰਟਰੋਲ ਐਕਟ ਅਤੇ ਨਿਯਮਾਂ ਬਾਰੇ ਆਮ ਜਾਣਕਾਰੀ ਦੇਣਾ ਹੈ। ਇਸ ਦੀ ਵਰਤੋਂ ਕਾਨੂੰਨੀ ਜਾਂ ਕਿਸੇ ਹੋਰ ਮਾਹਰ ਸਲਾਹ ਦੇ ਬਦਲ ਵਜੋਂ ਨਹੀਂ ਕੀਤੀ ਜਾਣੀ ਚਾਹੀਦੀ।



ਬ੍ਰਿਟਿਸ਼ ਕੋਲੰਬੀਆ ਦੇ ਸਾਰੇ ਲੋਕਾਂ ਲਈ ਚੰਗੀ ਸਿਹਤ ਨੂੰ ਉਤਸ਼ਾਹ ਦੇਣਾ

ਆਪਣੇ ਰੈਸਟੋਰੈਂਟ,
ਪੱਬ ਅਤੇ ਕਾਸੀਨੋ
ਨੂੰ ਸਿਗਰਟਾਂ ਤੋਂ
ਮੁਕਤ ਬਣਾਉਣਾ



Ministry of Health

31 ਮਾਰਚ, 2008 ਤੋਂ ਬੀ.ਸੀ. ਵਿਚ ਤਮਾਖੂ ਬਾਰੇ ਨਵੇਂ ਕਾਨੂੰਨ ਲਾਗੂ ਹੋ ਗਏ ਹਨ।

ਇਹ ਤਬਦੀਲੀਆਂ, ਬ੍ਰਿਟਿਸ਼ ਕੋਲੰਬੀਆ ਦੇ ਸਾਰੇ
ਲੋਕਾਂ ਦੀ ਸਿਗਰਟਾਂ ਦੇ ਧੂੰਏਂ ਤੋਂ ਮੁਕਤ ਹਵਾ
ਵਿਚ ਸਾਹ ਲੈਣ ਦੇ ਹੱਕ ਦੀ ਹਿਫਾਜ਼ਤ ਕਰਦੀਆਂ
ਹਨ ਅਤੇ ਇਹ ਸਿਗਰਟਾਂ ਅਤੇ ਦੂਜਿਆਂ ਦੀਆਂ
ਸਿਗਰਟਾਂ ਦੇ ਧੂੰਏਂ ਵਿਚ ਸਾਹ ਲੈਣ ਨਾਲ ਸੰਬੰਧਿਤ
ਬੀਮਾਰੀਆਂ ਦਾ ਖਤਰਾ ਘਟਾਉਣ ਵਿਚ ਮਦਦ
ਕਰਨਗੀਆਂ।

ਜੇ ਤੁਸੀਂ ਬੀ.ਸੀ. ਵਿਚਲੀ ਕਿਸੇ ਬਾਰ, ਰੈਸਟੋਰੈਂਟ
ਜਾਂ ਕਾਸੀਨੋ ਦੇ ਮਾਲਕ ਹੋ, ਮੈਨੇਜਰ ਹੋ ਜਾਂ
ਮੁਲਾਜ਼ਮ ਹੋ ਤਾਂ ਆਪਣੇ ਸਥਾਨ ਨੂੰ ਸਿਗਰਟਾਂ ਤੋਂ
ਮੁਕਤ ਬਣਾਉਣ ਵਿਚ ਮਦਦ ਲਈ ਕੁਝ ਸੁਝਾਅ
ਇਸ ਪ੍ਰਕਾਰ ਹਨ।

ਸਿਹਤ ਦੀ ਹਿਫਾਜ਼ਤ ਲਈ ਕੁਝ ਮਹੱਤਵਪੂਰਨ ਤਬਦੀਲੀਆਂ

31 ਮਾਰਚ, 2008 ਤੋਂ ਸਾਰੀਆਂ ਅੰਦਰਲੀਆਂ
ਕੰਮ ਵਾਲੀਆਂ ਅਤੇ ਜਨਤਕ ਥਾਂਵਾਂ ਦਾ ਸਿਗਰਟਾਂ
ਤੋਂ ਮੁਕਤ ਹੋਣਾ ਜ਼ਰੂਰੀ ਹੈ।

ਬਾਰਾਂ, ਰੈਸਟੋਰੈਂਟਾਂ, ਕਾਸੀਨੋ ਅਤੇ ਬਿੰਗੋ ਹਾਲਾਂ
ਵਿਚ ਹੁਣ ਸਿਗਰਟਾਂ ਪੀਣ ਲਈ ਬਣੇ ਕਮਰਿਆਂ
ਦੀ ਆਗਿਆ ਨਹੀਂ ਹੋਵੇਗੀ।

ਬਹੁਤੀਆਂ ਜਨਤਕ ਥਾਂਵਾਂ ਅਤੇ ਕੰਮ ਵਾਲੀਆਂ
ਥਾਂਵਾਂ ਦੇ ਦਰਵਾਜ਼ਿਆਂ, ਖੁੱਲ੍ਹੀਆਂ ਖਿੜਕੀਆਂ ਜਾਂ
ਹਵਾ ਅੰਦਰ ਆਉਣ ਵਾਲੀਆਂ ਥਾਂਵਾਂ ਦੇ ਆਲੇ
ਦੁਆਲੇ ਤਿੰਨ ਮੀਟਰ ਦੀ ਥਾਂ ਵਿਚ ਸਿਗਰਟਾਂ ਪੀਣ
ਦੀ ਆਗਿਆ ਨਹੀਂ ਹੋਵੇਗੀ।

ਬਚਾਉ ਵਾਲੀਆਂ (ਬਫਰ) ਥਾਂਵਾਂ ਬਾਰੇ ਸ਼ਰਤਾਂ

ਬਹੁਤੀਆਂ ਜਨਤਕ ਥਾਂਵਾਂ ਅਤੇ ਕੰਮ ਵਾਲੀਆਂ ਥਾਂਵਾਂ ਦੇ ਦਰਵਾਜ਼ਿਆਂ,
ਖੁੱਲ੍ਹੀਆਂ ਖਿੜਕੀਆਂ ਜਾਂ ਹਵਾ ਅੰਦਰ ਆਉਣ ਵਾਲੀਆਂ ਥਾਂਵਾਂ ਦੇ ਆਲੇ
ਦੁਆਲੇ ਤਿੰਨ ਮੀਟਰ ਦੀ ਥਾਂ ਵਿਚ ਸਿਗਰਟਾਂ ਪੀਣ ਦੀ ਆਗਿਆ ਨਹੀਂ
ਹੈ। ਬਚਾਉ ਵਾਲੀ ਇਹ ਥਾਂ (ਬਫਰ ਜ਼ੋਨ), ਦੂਜਿਆਂ ਦੀਆਂ ਸਿਗਰਟਾਂ ਦੇ
ਧੂੰਏਂ ਦੀ ਅੰਦਰ ਆਉਣ ਵਾਲੀ ਮਾਤਰਾ ਨੂੰ ਘਟਾਉਂਦੀ ਹੈ।

ਤੁਸੀਂ ਆਪਣੀ ਪ੍ਰਾਪਰਟੀ ਤੋਂ ਬਾਹਰਲੇ ਪਾਸੇ ਪਬਲਿਕ ਪ੍ਰਾਪਰਟੀ ਉੱਪਰ
ਸਿਗਰਟ ਪੀ ਰਹੇ ਕਿਸੇ ਵਿਅਕਤੀ ਨੂੰ ਰੋਕਣ ਲਈ ਜ਼ਿੰਮੇਵਾਰ ਨਹੀਂ
ਹੋ, ਜਿਵੇਂ ਕਿ ਸਾਈਡਵਾਕ ਜਾਂ ਸੜਕ 'ਤੇ, ਜੇ ਉਹ ਵਿਅਕਤੀ ਤੁਹਾਡੇ
ਕੰਟਰੋਲ ਹੇਠ - ਤੁਹਾਡਾ ਮੁਲਾਜ਼ਮ ਜਾਂ ਗਾਹਕ - ਨਹੀਂ ਹੈ। ਜੇ ਉਹ
ਤੁਹਾਡੇ ਕੰਟਰੋਲ ਹੇਠ ਹਨ ਤਾਂ ਤੁਹਾਨੂੰ ਇਹ ਪੱਕਾ ਕਰਨ ਲਈ ਜ਼ਿੰਮੇਵਾਰ
ਮੰਨਿਆ ਜਾ ਸਕਦਾ ਹੈ ਕਿ ਉਹ ਬਚਾਉ ਵਾਲੀ ਥਾਂ (ਬਫਰ ਜ਼ੋਨ) ਦੇ
ਅੰਦਰ ਸਿਗਰਟ ਨਾ ਪੀਣ।

ਖਾਣ ਵਾਲੀਆਂ ਥਾਂਵਾਂ ਦੇ ਪੈਟਿਓ 'ਤੇ, ਜਿੱਥੇ ਖਾਣਾ ਅਤੇ ਪੀਣ ਵਾਲੀਆਂ
ਵਸਤਾਂ ਵਰਤਾਈਆਂ ਜਾਂਦੀਆਂ ਹਨ, ਬਫਰ ਜ਼ੋਨ ਦੀ ਮੰਗ ਨਹੀਂ ਕੀਤੀ
ਜਾਂਦੀ ਜੇ:

- ▶ ਪੈਟਿਓ ਪੂਰੀ ਤਰ੍ਹਾਂ ਜਾਂ ਕਾਫੀ ਮਾਤਰਾ ਵਿਚ ਬੰਦ ਨਹੀਂ ਹੈ;
- ▶ ਦਰਵਾਜ਼ੇ ਬੰਦ ਰੱਖੇ ਜਾਂਦੇ ਹਨ ਅਤੇ ਸਿਰਫ ਪੈਟਿਓ ਵਿਚ ਦਾਖਲ
ਹੋਣ ਜਾਂ ਬਾਹਰ ਨਿਕਲਣ ਲਈ ਹੀ ਵਰਤੇ ਜਾਂਦੇ ਹਨ;
- ▶ ਪੈਟਿਓ ਦੇ ਵਰਤੋਂ ਵਿਚ ਹੋਣ ਦੌਰਾਨ ਖਿੜਕੀਆਂ ਹਰ ਵੇਲੇ ਬੰਦ
ਰੱਖੀਆਂ ਜਾਂਦੀਆਂ ਹਨ; ਅਤੇ
- ▶ ਹਵਾ ਅੰਦਰ ਜਾਣ ਵਾਲੀਆਂ ਥਾਂਵਾਂ ਉਸ ਥਾਂ ਨਹੀਂ ਹਨ ਜਿੱਥੇ ਉਹ
ਸਿਗਰਟਾਂ ਦਾ ਧੂੰਆਂ ਬਿਲਡਿੰਗ ਵਿਚ ਖਿੱਚ ਸਕਦੀਆਂ ਹੋਣ।

ਕੁਝ ਸਥਾਨਕ ਸਰਕਾਰਾਂ ਨੇ ਹੋਰ ਵੀ ਸਖਤ ਬੰਦਸ਼ਾਂ ਲਾਈਆਂ ਹੋਈਆਂ
ਹਨ। ਆਪਣੀ ਸਥਾਨਕ ਸਰਕਾਰ ਤੋਂ ਇਹ ਪਤਾ ਕਰੋ ਕਿ ਤੁਹਾਡੇ ਇਲਾਕੇ
ਵਿਚ ਕਿਹੜੀਆਂ ਸ਼ਰਤਾਂ ਹਨ। ਤੁਸੀਂ ਉਨ੍ਹਾਂ ਦਾ ਫੋਨ ਨੰਬਰ, ਆਪਣੀ
ਸਥਾਨਕ ਫੋਨ ਡਾਇਰੈਕਟਰੀ ਦੇ ਨੀਲੇ ਪੰਨਿਆਂ ਵਿਚ ਲੱਭ ਸਕਦੇ ਹੋ।



ਇਹ ਤੁਹਾਡੀ ਜ਼ਿੰਮੇਵਾਰੀ ਹੈ

ਜੇ ਤੁਸੀਂ ਬੀ.ਸੀ. ਵਿਚ ਕਿਸੇ ਰੈਸਟੋਰੈਂਟ, ਪੱਬ ਜਾਂ ਕਾਸੀਨੋ ਦੇ ਮਾਲਕ
ਹੋ ਜਾਂ ਇਸ ਨੂੰ ਚਲਾਉਂਦੇ ਹੋ ਤਾਂ ਨਵੇਂ ਕਾਨੂੰਨ ਨੂੰ ਸਮਝਣ ਅਤੇ ਇਸ
ਦੀ ਪਾਲਣਾ ਕਰਨ ਦੀ ਜ਼ਿੰਮੇਵਾਰੀ ਤੁਹਾਡੀ ਹੈ।


ਮੈਨੇਜਰ, ਮਾਲਕ ਜਾਂ ਲੀਜ਼ ਕਰਨ ਵਾਲੇ ਵਜੋਂ, ਆਪਣੇ ਸਥਾਨ ਅਤੇ
ਆਪਣੀ ਪ੍ਰਾਪਰਟੀ ਵਿਚ ਲੋਕਾਂ ਨੂੰ ਸਿਗਰਟ ਪੀਣ ਤੋਂ ਰੋਕਣ ਦੀ
ਤੁਹਾਡੀ ਕਾਨੂੰਨੀ ਜ਼ਿੰਮੇਵਾਰੀ ਹੈ। ਹੋ ਸਕਦਾ ਤੁਹਾਨੂੰ ਜ਼ਿੰਮੇਵਾਰ ਨਾ
ਠਹਿਰਾਇਆ ਜਾਵੇ ਜੇ ਤੁਸੀਂ ਇਹ ਦਿਖਾ ਸਕੋ ਕਿ ਤੁਸੀਂ ਆਪਣੇ
ਕੰਟਰੋਲ ਹੇਠਲੇ ਇਲਾਕੇ ਵਿਚ ਕਿਸੇ ਨੂੰ ਸਿਗਰਟ ਪੀਣ ਤੋਂ ਰੋਕਣ ਲਈ
ਵਾਜਬ ਕਦਮ ਚੁੱਕੇ ਹਨ।

ਬਾਹਰਲੇ ਪੈਟਿਓ


ਬਾਹਰਲੇ ਪੈਟਿਓ 'ਤੇ ਸਿਗਰਟ ਪੀਣ ਦੀ ਆਗਿਆ ਹੈ, ਜੇ ਉਹ ਥਾਂ
ਬੰਦ ਜਾਂ ਕਾਫੀ ਬੰਦ ਨਹੀਂ ਹੈ।

ਥਾਂਵਾਂ ਨੂੰ ਪੂਰੀ ਤਰ੍ਹਾਂ ਬੰਦ ਜਾਂ ਕਾਫੀ ਬੰਦ ਸਮਝਿਆ ਜਾਂਦਾ ਹੈ ਜੇ:

1. ਉਪਰ ਛੱਤ ਹੈ ਜਾਂ ਇਹ ਕਿਸੇ ਹੋਰ ਚੀਜ਼ ਨਾਲ ਢਕੀ ਹੋਈ ਹੈ,
ਅਤੇ
2. “ਨੌਮੀਨਲ ਵਾਲ ਸਪੇਸ” ਦਾ ਅੱਧੇ ਨਾਲੋਂ ਜ਼ਿਆਦਾ ਹਿੱਸਾ
(2.7 ਮੀਟਰ) ਅਜਿਹੇ ਸਮਾਨ ਜਾਂ ਵਸਤੂ ਤੋਂ ਬਣਿਆ ਹੋਇਆ ਹੈ
ਜਿਹੜਾ ਹਵਾ ਨੂੰ ਸੌਖ ਨਾਲ ਇਸ ਵਿੱਚੋਂ ਲੰਘਣ ਤੋਂ ਰੋਕਦਾ ਹੈ।



ਚਿੱਤਰ 1
ਕਾਫੀ ਹੱਦ ਤੱਕ ਬੰਦ
ਸਥਾਨ ਦੀ ਉਦਾਹਰਣ ✗



ਚਿੱਤਰ 2
ਕਾਫੀ ਹੱਦ ਤੱਕ ਨਾ ਬੰਦ
ਸਥਾਨ ਦੀ ਉਦਾਹਰਣ ✓

ਜੇ ਤੁਹਾਨੂੰ ਇਸ ਗੱਲ ਬਾਰੇ ਹੋਰ ਜਾਣਕਾਰੀ ਦੀ ਲੋੜ ਹੈ ਕਿ ਕੀ ਤੁਹਾਡਾ
ਸਥਾਨ ਪੂਰੀ ਤਰ੍ਹਾਂ ਜਾਂ ਕਾਫੀ ਹੱਦ ਤੱਕ ਬੰਦ ਹੈ ਜਾਂ ਨਹੀਂ ਤਾਂ ਕਿਰਪਾ
ਕਰਕੇ ਆਪਣੀ ਸਥਾਨਕ ਹੈਲਥ ਅਥਾਰਟੀ ਨਾਲ ਸੰਪਰਕ ਕਰੋ।
ਸਥਾਨਕ ਸਰਕਾਰਾਂ ਨੇ ਜ਼ਿਆਦਾ ਬੰਦਸ਼ਾਂ ਵਾਲੇ ਕਦਮ ਚੁੱਕੇ ਹੋ ਸਕਦੇ
ਹਨ। ਆਪਣੀ ਸਥਾਨਕ ਸਰਕਾਰ ਤੋਂ ਪਤਾ ਕਰੋ।